

ਤੁਰੰਤ ਰਿਲੀਜ਼ ਲਈ

## ਆਪਣੀ ਰਾਏ ਦਿਓ ਅਤੇ ਬ੍ਰੈਂਪਟਨ ਨੂੰ ਗ੍ਰੀਨ ਸਿਟੀ ਰੱਖਣ ਵਿੱਚ ਮਦਦ ਕਰੋ

### **ਅਰਬਨ ਫੋਰੈਸਟ ਮੈਨੇਜਮੈਂਟ ਪਲਾਨ ਅਤੇ ਪਾਰਕਲੈਂਡ ਡੈਡੀਕੇਸ਼ਨ ਸਟ੍ਰੈਟੀਜੀ ਸਰਵੇਖਣ ਹੁਣ ਔਨਲਾਈਨ ਉਪਲਬਧ ਹਨ**

ਬ੍ਰੈਂਪਟਨ, ਓਨਟਾਰੀਓ (14 ਮਾਰਚ, 2022) – ਸਿਟੀ ਆਫ ਬ੍ਰੈਂਪਟਨ ਨੇ, ਕਮਿਊਨਿਟੀ ਰੁੱਖਾਂ ਅਤੇ ਪਾਰਕਾਂ ਵਿੱਚ ਵਾਧਾ ਕਰਨ ਲਈ, ਅਰਬਨ ਫੋਰੈਸਟ ਮੈਨੇਜਮੈਂਟ ਪਲਾਨ (Urban Forest Management Plan) ਸਰਵੇਖਣ ਅਤੇ ਪਾਰਕਲੈਂਡ ਡੈਡੀਕੇਸ਼ਨ ਸਟ੍ਰੈਟੀਜੀ (Parkland Dedication Strategy) ਸਰਵੇਖਣ ਸ਼ੁਰੂ ਕੀਤਾ ਹੈ।

#### ਅਰਬਨ ਫੋਰੈਸਟ ਮੈਨੇਜਮੈਂਟ ਪਲਾਨ ਸਰਵੇਖਣ

ਸਿਟੀ ਦੇ ਪਹਿਲੇ ਅਰਬਨ ਫੋਰੈਸਟ ਮੈਨੇਜਮੈਂਟ ਪਲਾਨ (ਯੂ.ਐਫ.ਐਮ.ਪੀ.) (UFMP) ਦੀ ਡ੍ਰਾਫਟ ਸਾਰ, ਕਮਿਊਨਿਟੀ ਇਨਪੁਟ ਲਈ ਤਿਆਰ ਹੈ।

ਬ੍ਰੈਂਪਟਨ ਦੇ ਅਰਬਨ ਫੋਰੈਸਟ ਵਿੱਚ ਸ਼ਾਮਲ ਹਨ, ਸਿਟੀ ਦੀਆਂ ਸੀਮਾਵਾਂ ਦੇ ਅੰਦਰ ਪਬਲਿਕ ਅਤੇ ਨਿੱਜੀ ਦੇਵੇਂ, ਜ਼ਮੀਨਾਂ ਤੇ ਸਾਰੇ ਰੁੱਖ ਅਤੇ ਉਹਨਾਂ ਦੇ ਵਧਦੇ ਚੁਗਿਰਦੇ। ਯੂ.ਐਫ.ਐਮ.ਪੀ. (UFMP), ਮੌਜੂਦਾ ਰੁੱਖਾਂ ਨੂੰ ਸੁਰੱਖਿਅਤ ਰੱਖ ਕੇ ਅਤੇ ਰੁੱਖ ਕੈਨੋਪੀ ਦਾ ਵਿਸਤਾਰ ਕਰਕੇ, ਬ੍ਰੈਂਪਟਨ ਦੇ ਅਰਬਨ ਫੋਰੈਸਟ ਨੂੰ ਕਾਇਮ ਰੱਖਣ ਅਤੇ ਇਸ ਵਿੱਚ ਵਾਧਾ ਕਰਨ ਲਈ ਕਾਰਜਨੀਤਿਕ ਦਿਸ਼ਾ ਪ੍ਰਦਾਨ ਕਰੇਗਾ।

ਇਸ ਡ੍ਰਾਫਟ ਸਾਰ ਵਿੱਚ, ਸਿਟੀ ਨੇ ਹੁਣ ਤੱਕ, ਰਿਸਰਚ, ਵਿਸ਼ਲੇਸ਼ਣ ਅਤੇ ਸ਼ਮੂਲੀਅਤ ਦੇ ਅਧਾਰ ਤੇ ਕੀਤੀਆਂ ਜਾਣ ਵਾਲੀਆਂ 36 ਕਾਰਵਾਈਆਂ ਦੀ ਪਛਾਣ ਕੀਤੀ ਹੈ।

ਯੂ.ਐਫ.ਐਮ.ਪੀ., ਬ੍ਰੈਂਪਟਨ ਦੇ ਗ੍ਰੀਨ ਐਨਵਾਇਰਨਮੈਂਟਲ ਮਾਸਟਰ ਪਲਾਨ (Grow Green Environmental Master Plan) ਦਾ ਹਿੱਸਾ ਹੈ। ਯੂ.ਐਫ.ਐਮ.ਪੀ., ਬ੍ਰੈਂਪਟਨ ਦੇ 2040 ਵਿਜ਼ਨ (Brampton 2040 Vision) ਅਤੇ ਕਮਿਊਨਿਟੀ ਐਨਰਜੀ ਐਂਡ ਐਮਿਸ਼ਨਸ ਰਿਡਕਸ਼ਨ ਪਲਾਨ (ਸੀ.ਈ.ਈ.ਆਰ.ਪੀ.) (Community Energy and Emissions Reduction Plan) (CEERP) ਤੇ ਵੀ ਧਿਆਨ ਦਿੰਦਾ ਹੈ। ਇਸਦਾ ਟੀਚਾ 2040 ਤੱਕ ਬ੍ਰੈਂਪਟਨ ਵਿੱਚ ਇੱਕ ਮਿਲੀਅਨ ਰੁੱਖ ਲਗਾਉਣਾ ਹੈ।

ਨਿਵਾਸੀਆਂ ਅਤੇ ਸਟੇਕਹੋਲਡਰਾਂ ਨੂੰ, 11 ਮਾਰਚ, 2022 ਤੋਂ 1 ਅਪ੍ਰੈਲ, 2022 ਤੱਕ, ਡ੍ਰਾਫਟ ਸਾਰ ਤੇ ਔਨਲਾਈਨ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਸਰਵੇਖਣ ਵਿੱਚ ਹਿੱਸਾ ਲੈਣ ਵਾਸਤੇ, [www.brampton.ca/trees](http://www.brampton.ca/trees) ਤੇ ਜਾਓ।

#### ਪਾਰਕਲੈਂਡ ਡੈਡੀਕੇਸ਼ਨ ਸਟ੍ਰੈਟੀਜੀ ਸਰਵੇਖਣ

ਸਿਟੀ, ਆਪਣੇ ਕਈ ਪਾਰਕਾਂ ਅਤੇ ਕੁਦਰਤੀ ਵਿਰਸੇ ਵਾਲੀਆਂ ਜ਼ਮੀਨਾਂ ਦੀ ਹਿਮਾਇਤ ਲਈ ਵਚਨਬੱਧ ਹੈ। ਸਿਟੀ ਦੀ ਨਵੀਂ ਪਾਰਕਲੈਂਡ ਡੈਡੀਕੇਸ਼ਨ ਸਟ੍ਰੈਟੀਜੀ ਦਾ ਉਦੇਸ਼, ਬ੍ਰੈਂਪਟਨ ਦੀ ਵਧਦੀ ਕਮਿਊਨਿਟੀ ਵਿੱਚ ਵੱਧ ਗ੍ਰੀਨ ਸਪੇਸ ਦੀ ਲੋੜ ਤੇ ਧਿਆਨ ਦੇਣਾ ਹੈ। ਇਹ ਸਟ੍ਰੈਟੀਜੀ, ਨਵੇਂ ਪਾਰਕਲੈਂਡ ਡੈਡੀਕੇਸ਼ਨ ਬਾਇ-ਲਾਅ (Parkland Dedication By-Law) ਬਾਰੇ ਸੂਚਿਤ ਕਰਨ ਅਤੇ ਪਾਰਕਸ ਐਂਡ ਰੇਕ੍ਰੀਏਸ਼ਨ ਮਾਸਟਰ ਪਲਾਨ, 2017 (Parks and Recreation Master Plan, 2017) ਦੀਆਂ ਸਿਫਾਰਿਸ਼ਾਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗੀ।

ਸਟ੍ਰੈਟਜੀ ਲਈ ਸ਼ੁਰੂਆਤੀ ਅਧਿਐਨ, ਕਮਿਊਨਿਟੀ ਇਨਪੁਟ ਲਈ ਤਿਆਰ ਹੈ। ਨਿਵਾਸੀਆਂ ਅਤੇ ਸਟੇਕਹੋਲਡਰਾਂ ਨੂੰ, 11 ਮਾਰਚ, 2022 ਤੋਂ 1 ਅਪ੍ਰੈਲ, 2022 ਤੱਕ, ਅਧਿਐਨ ਤੇ ਔਨਲਾਈਨ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। [ਹੋਰ ਜਾਣਨ ਅਤੇ ਸਰਵੇਖਣ ਵਿੱਚ ਹਿੱਸਾ ਲੈਣ ਲਈ ਇੱਥੇ ਕਲਿੱਕ ਕਰੋ \(Click here to learn more and take the survey\)](#)।

## ਹਵਾਲੇ

“ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ, ਜਿੱਥੇ ਕਈ ਪਾਰਕ ਅਤੇ ਕੁਦਰਤੀ ਵਿਰਾਸਤ ਜ਼ਮੀਨ ਹੈ, ਜਿੱਥੇ ਸਾਰੇ ਅਨੰਦ ਮਾਣਦੇ ਹਨ। ਸਿਟੀ ਲਗਾਤਾਰ ਇਹ ਯਕੀਨੀ ਬਣਾਉਂਦੀ ਰਹੇਗੀ ਕਿ ਪਬਲਿਕ ਅਤੇ ਸਟੇਕਹੋਲਡਰਾਂ ਨੂੰ ਸ਼ਾਮਲ ਕੀਤਾ ਜਾਂਦਾ ਰਹੇ, ਜਦੋਂ ਅਸੀਂ ਪਾਰਕਲੈਂਡ ਡੈਡੀਕੇਸ਼ਨ ਸਟ੍ਰੈਟਜੀ ਅਤੇ ਅਰਬਨ ਫੇਰੈਸਟ ਮੈਨੇਜਮੈਂਟ ਪਲਾਨ ਵਿਕਸਿਤ ਕਰ ਰਹੇ ਹਾਂ। ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਇਹਨਾਂ ਸਰਵੇਖਣਾਂ ਵਿੱਚ ਹਿੱਸਾ ਲਵੋ ਅਤੇ ਸਾਡੇ ਪਾਰਕਾਂ ਅਤੇ ਰੁੱਖਾਂ ਨੂੰ ਹਰਾ-ਭਰਾ ਰੱਖਣ ਵਿੱਚ ਮਦਦ ਕਰੋ।”

- ਪੈਟਰਿਕ ਬ੍ਰਾਊਨ, ਮੇਅਰ, ਸਿਟੀ ਆਫ ਬ੍ਰੈਂਪਟਨ

“ਜੇਕਰ ਤੁਸੀਂ ਬ੍ਰੈਂਪਟਨ ਵਿੱਚ ਆਉਟਡੋਰ ਥਾਵਾਂ ਤੇ ਅਨੰਦ ਮਾਣਦੇ ਹੋ, ਤਾਂ ਪਾਰਕਲੈਂਡ ਡੈਡੀਕੇਸ਼ਨ ਸਟ੍ਰੈਟਜੀ ਅਤੇ ਅਰਬਨ ਫੇਰੈਸਟ ਮੈਨੇਜਮੈਂਟ ਪਲਾਨ ਤੁਹਾਡੀ ਸਹਾਇਤਾ ਕਰੇਗਾ। ਬ੍ਰੈਂਪਟਨ ਇੱਕ ਵਿਕਾਸਸ਼ੀਲ ਦੇਸ਼ ਹੈ ਅਤੇ ਸਾਨੂੰ ਤੁਹਾਡੇ ਇਨਪੁਟ ਦੀ ਲੋੜ ਹੈ ਕਿਉਂਕਿ ਅਸੀਂ ਪਾਰਕਾਂ ਅਤੇ ਰੁੱਖਾਂ ਦੀ ਦੇਖਭਾਲ ਲਈ ਸਾਡੀਆਂ ਕਾਰਜਨੀਤੀਆਂ ਦਾ ਵਿਸਤਾਰ ਕਰ ਰਹੇ ਹਾਂ। ਅੱਜ ਹੀ ਇਹ ਸੰਖਿਪਤ ਸਰਵੇਖਣ ਪੂਰੇ ਕਰੋ!”

- ਰੋਏਨਾ ਸੈਂਟੋਸ (Rowena Santos), ਗੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਪਾਰਕ, ਕੁਦਰਤੀ ਵਿਰਸੇ ਵਾਲੀਆਂ ਜ਼ਮੀਨਾਂ ਅਤੇ ਰੁੱਖ, ਸਾਡੀ ਕਮਿਊਨਿਟੀ ਦੇ ਮਹੱਤਵਪੂਰਣ ਹਿੱਸੇ ਹਨ। ਪਾਰਕਲੈਂਡ ਡੈਡੀਕੇਸ਼ਨ ਸਟ੍ਰੈਟਜੀ ਅਤੇ ਅਰਬਨ ਫੇਰੈਸਟ ਮੈਨੇਜਮੈਂਟ ਪਲਾਨ ਬਾਰੇ ਆਪਣੀ ਰਾਏ ਦਿਓ ਕਿਉਂਕਿ ਅਸੀਂ ਬ੍ਰੈਂਪਟਨ ਦੇ ਪਾਰਕਾਂ ਅਤੇ ਰੁੱਖਾਂ ਲਈ ਇਹਨਾਂ ਮਹੱਤਵਪੂਰਣ ਪਹਿਲਕਦਮੀਆਂ ਨੂੰ ਅੱਗੇ ਵਧਾ ਰਹੇ ਹਾਂ।”

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ, ਵਾਰਡਸ 7 ਅਤੇ 8; ਵਾਈਸ-ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

## ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ  
[multiculturalmedia@brampton.ca](mailto:multiculturalmedia@brampton.ca)